

ਤੁਰੰਤ ਰਿਲੀਜ਼ ਲਈ

ਬ੍ਰੈਮਪਟਨ ਵਿੱਚ ਸਮਰ ਫਨ ਦੀਆਂ ਝਲਕੀਆਂ ਜਲਦੀ ਸ਼ੁਰੂ ਹੋਣਗੀਆਂ

ਬ੍ਰੈਮਪਟਨ, ਓਨਟੈਰੀਓ (19 ਜੂਨ, 2019) – ਆਪਣਾ ਸਵਿਮਸੂਟ, ਪਿਕਨਿਕ ਕੰਬਲ ਅਤੇ ਪਾਣੀ ਦੀ ਬੋਤਲ ਤਿਆਰ ਕਰ ਲਓ – ਕਿਉਂਕਿ ਗਰਮੀ ਆ ਗਈ ਹੈ ਅਤੇ ਬ੍ਰੈਮਪਟਨ ਵਿੱਚ ਕੁਝ ਮਜ਼ੇਦਾਰ ਚੀਜ਼ਾਂ ਦਾ ਸਮਾਂ ਹੈ!

ਜਲਦੀ ਹੀ ਕਈ ਤਰ੍ਹਾਂ ਦੀਆਂ ਆਉਟਡੋਰ ਸਹੂਲਤਾਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਪੂਰੀ ਗਰਮੀ ਕਈ ਗਤੀਵਿਧੀਆਂ ਹੋਣਗੀਆਂ।

ਸਮਰ ਮੂਵੀਜ਼ ਅੰਡਰ ਦ ਸਟਾਰਸ (Summer Movies under the Stars) | 5 ਜੁਲਾਈ ਤੋਂ 30 ਅਗਸਤ ਤੱਕ

ਪੂਰੇ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਤੇ ਮੁਫਤ, ਪਰਿਵਾਰ-ਅਨੁਕੂਲਿਤ ਆਉਟਡੋਰ ਮੂਵੀ ਸਕ੍ਰੀਨਿੰਗਸ ਲਈ ਆਪਣਾ ਕੰਬਲ, ਲਾਅਨ ਚੇਅਰ ਅਤੇ ਸਨੈਕਸ ਨਾਲ ਲੈ ਕੇ ਆਓ।

ਪੂਰੀ ਮੂਵੀ ਸਮਾਂ ਸਾਰਨੀ ਲਈ, [ਇੱਥੇ \(here\)](#) ਕਲਿੱਕ ਕਰੋ।

ਸਮਰ ਕੈਂਪਸ (Summer Camps) | 3 ਜੁਲਾਈ ਤੋਂ 1 ਸਤੰਬਰ ਤੱਕ

ਬੱਚੇ ਅਤੇ ਨੌਜਵਾਨ ਕਈ ਤਰ੍ਹਾਂ ਦੇ ਡੇ ਕੈਂਪਸ ਦੇ ਨਾਲ ਪੂਰੀ ਗਰਮੀ ਕਿਰਿਆਸ਼ੀਲ ਰਹਿ ਸਕਦੇ ਹਨ ਅਤੇ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। 2019 ਲਈ ਨਵੇਂ ਕੈਂਪ ਸ਼ਾਮਲ ਕੀਤੇ ਗਏ ਹਨ। ਪਹਿਲਾਂ ਅਤੇ ਬਾਅਦ ਦੀ ਦੇਖਭਾਲ ਵਾਧੂ ਫੀਸ ਦੇਣ ਤੇ ਉਪਲਬਧ ਹੈ। ਚੋਣਵੇਂ ਸਥਾਨਾਂ ਤੇ ਇੱਕ ਕੈਂਪ ਲੰਚ ਪ੍ਰੋਗਰਾਮ ਉਪਲਬਧ ਹੈ।

ਸਮਰ ਕੈਂਪਸ ਬਾਰੇ ਪੂਰੇ ਵੇਰਵੇ [ਇੱਥੇ \(here\)](#) ਉਪਲਬਧ ਹਨ।

ਪਲੇ ਇਨ ਦ ਪਾਰਕ (Play in the Park) | 1 ਜੁਲਾਈ ਤੋਂ 31 ਅਗਸਤ ਤੱਕ

6 ਤੋਂ 13 ਸਾਲ ਦੀ ਉਮਰ ਦੇ ਬੱਚੇ, ਚੋਣਵੇਂ ਸਥਾਨਾਂ ਤੇ ਕਾਰਜਦਿਨਾਂ ਨੂੰ ਸਵੇਰੇ 9:30 ਵਜੇ ਤੋਂ 11:30 ਵਜੇ ਤੱਕ, ਸਥਾਨਕ ਪਾਰਕ ਵਿੱਚ ਜਾ ਕੇ ਸਿਟੀ ਆਫ ਬ੍ਰੈਮਪਟਨ ਪ੍ਰੋਗਰਾਮ ਲੀਡਰਾਂ ਦੇ ਨਾਲ ਮੁਫਤ ਵਿੱਚ ਆਯੋਜਿਤ ਗੇਮਸ ਅਤੇ ਸਪੋਰਟਸ ਖੇਡ ਸਕਦੇ ਹਨ।

ਸਥਾਨਾਂ ਦੀ ਸੂਚੀ ਲਈ, [ਇੱਥੇ \(here\)](#) ਕਲਿੱਕ ਕਰੋ।

ਪ੍ਰੋਫੈਸਰਸ ਲੇਕ (Professor's Lake) ਬੀਚ ਅਤੇ ਬੋਟਹਾਊਸ | 29 ਜੂਨ ਤੋਂ 3 ਸਤੰਬਰ ਤੱਕ ਰੋਜ਼ਾਨਾ ਖੁੱਲ੍ਹੇਗਾ

ਬ੍ਰੈਮਪਟਨ ਦੀ ਆਪਣੀ 65-ਏਕੜ, ਸਪ੍ਰਿੰਗ-ਫੈਡ (ਬਸੰਤ ਵਿੱਚ ਵਹਿਣ ਵਾਲੀ) ਝੀਲ ਦੇ ਕਿਨਾਰੇ ਮਜ਼ੇਦਾਰ ਦਿਨ ਬਿਤਾਓ। ਨਿਗਰਾਨੀ ਵਾਲਾ ਸਵਿਮਿੰਗ ਏਰੀਆ, ਵਾਟਰਸਲਾਈਡ ਅਤੇ ਕਿਸ਼ਤੀ ਕਿਰਾਏ ਤੇ ਉਪਲਬਧ ਹਨ ਅਤੇ ਇਹ ਮੈਸਮ ਅਤੇ ਸਥਿਤੀਆਂ ਦੇ ਮੁਤਾਬਕ ਖੁੱਲ੍ਹਦੇ ਹਨ। ਕਿਰਾਏ ਤੇ ਬੋਟਹਾਊਸ ਰੁਣ ਉਪਲਬਧ ਹੈ।

ਪ੍ਰੋਫੈਸਰਸ ਲੇਕ ਬਾਰੇ ਪੂਰੇ ਵੇਰਵੇ [ਇੱਥੇ \(here\)](#) ਉਪਲਬਧ ਹਨ।

ਚਿੰਗਕੂਜ਼ੀ ਪਾਰਕ (Chinguacousy Park) ਵਿੱਚ ਗਰਮੀ ਲਈ ਸਹੂਲਤਾਂ | 24 ਜੂਨ ਤੋਂ 3 ਸਤੰਬਰ ਤੱਕ ਰੋਜ਼ਾਨਾ ਖੁੱਲ੍ਹੇਗਾ

ਬ੍ਰੈਂਪਟਨ ਦਾ ਡੈਸਟੀਨੇਸ਼ਨ ਪਾਰਕ ਕਈ ਤਰ੍ਹਾਂ ਦੀਆਂ ਸਮਰ ਫਨ ਗਤੀਵਿਧੀਆਂ ਪੇਸ਼ ਕਰਦਾ ਹੈ, ਜਿਹਨਾਂ ਵਿੱਚ ਸ਼ਾਮਲ ਹਨ, ਚਿੜੀਆਘਰ, ਪੇਨੀ ਰਾਈਡਸ, ਮਿਨੀ ਗੋਲਫ, ਕੈਰਸੇਲ (ਹਿੰਡੋਲਾ) ਅਤੇ ਟ੍ਰੇਨ ਰਾਈਡ, ਸਪ੍ਰੇ ਪੈਡ ਅਤੇ ਪਲੇਗ੍ਰਾਊਂਡ।

ਚਿੰਗਕੂਜ਼ੀ ਪਾਰਕ ਬਾਰੇ ਪੂਰੇ ਵੇਰਵੇ [ਇੱਥੇ \(here\)](#) ਉਪਲਬਧ ਹਨ।

ਐਲਡੋਰਾਡੋ ਪਾਰਕ ਆਉਟਡੋਰ ਪੂਲ (Eldorado Park Outdoor Pool) | 29 ਜੂਨ ਤੋਂ 3 ਸਤੰਬਰ ਤੱਕ ਰੋਜ਼ਾਨਾ ਖੁੱਲ੍ਹੇਗਾ

ਕ੍ਰੈਡਿਟ ਰਿਵਰ (Credit River) ਦੇ ਕਿਨਾਰਿਆਂ ਤੇ ਕੁਦਰਤੀ ਜੰਗਲ ਨਾਲ ਘਿਰੇ, ਬ੍ਰੈਂਪਟਨ ਦੇ ਇੱਕਮਾਤਰ ਆਉਟਡੋਰ ਪੂਲ ਵਿੱਚ ਦੁਪਹਿਰ ਤੋਂ ਬਾਅਦ ਦਾ ਸਮਾਂ ਬਿਤਾਓ।

ਐਲਡੋਰਾਡੋ ਪਾਰਕ ਬਾਰੇ ਪੂਰੇ ਵੇਰਵੇ [ਇੱਥੇ \(here\)](#) ਉਪਲਬਧ ਹਨ।

ਸਪ੍ਰੇ ਪੈਡਸ (Spray Pads)

ਪੂਰੇ ਸ਼ਹਿਰ ਵਿੱਚ 14 ਸਪ੍ਰੇ ਪੈਡਸ ਅਤੇ ਵੈਡਿੰਗ ਪੂਲਸ (ਬੱਚਿਆਂ ਲਈ ਘੱਟ ਡੂੰਘੇ ਬਣਾਉਣੀ ਪੂਲ) ਵਿੱਚ ਠੰਡੇ ਰਹੋ।

ਸਪ੍ਰੇ ਪੈਡ ਵਾਲੇ ਸਥਾਨਾਂ ਦੀ ਸੂਚੀ ਲਈ, [ਇੱਥੇ \(here\)](#) ਕਲਿੱਕ ਕਰੋ।

ਫੀਸਾਂ, ਸਥਾਨਾਂ, ਪ੍ਰੋਗਰਾਮ ਦੇ ਵੇਰਵਿਆਂ ਅਤੇ ਸੰਚਾਲਨ ਦੇ ਸਮੇਂ ਸਮੇਤ, ਗਰਮੀ ਦੀਆਂ ਇਹਨਾਂ ਗਤੀਵਿਧੀਆਂ ਵਿੱਚੋਂ ਕਿਸੇ ਬਾਰੇ ਵੀ ਹੋਰ ਜਾਣਕਾਰੀ ਲਈ, www.brampton.ca/recreation ਤੇ ਜਾਓ ਜਾਂ ਕਿਸੇ ਵੀ ਰੇਕ੍ਰੀਏਸ਼ਨ ਕੇਂਦਰ ਵਿਖੇ ਸਮਰ ਫਨ (Summer Fun) ਬ੍ਰੈਂਸਰ ਦੀ ਆਪਣੀ ਕਾਪੀ ਲਓ।

ਹਰੇ-ਭਰੇ ਸ਼ਹਿਰ (Green City) ਦੇ ਤੌਰ ਤੇ, ਅਸੀਂ ਨਿਵਾਸੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਜਿੱਥੇ ਵੀ ਸੰਭਵ ਹੋਵੇ, ਉਹ ਸਫਰ ਲਈ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੀ ਵਰਤੋਂ ਕਰਨ। ਆਪਣੀ ਟ੍ਰਿਪ ਦੀ ਯੋਜਨਾ ਬਣਾਉਣ ਲਈ www.bramptontransit.com ਤੇ ਜਾਓ।

ਹਵਾਲਾ

“ਗਰਮੀ ਬ੍ਰੈਂਪਟਨ ਵਿੱਚ ਰੋਮਾਂਚਕ ਸੀਜਨ ਹੈ। ਬ੍ਰੈਂਪਟਨ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ ਅਤੇ ਮੈਂ ਨਿਵਾਸੀਆਂ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਉਹ ਪੂਰੇ ਸ਼ਹਿਰ ਵਿੱਚ ਆਉਟਡੋਰ ਮੁਵੀਜ ਦੇਖਣ, ਪ੍ਰੋਫੈਸਰਸ ਲੇਕ ਵਿਖੇ ਖੁੱਲ੍ਹੇ ਮੈਸਮ ਦਾ ਮਜ਼ਾ ਲੈਣ, ਐਲਡੋਰਾਡੋ ਪਾਰਕ ਦੇ ਆਉਟਡੋਰ ਪੂਲ ਵਿੱਚ ਗੋਤੇ ਲਗਾਉਣ ਅਤੇ ਸਾਲ ਦੇ ਇਸ ਸਮੇਂ ਵਿੱਚ ਸਾਡੇ ਸ਼ਹਿਰ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਸ਼ਾਨਦਾਰ ਸਹੂਲਤਾਂ ਦਾ ਲਾਭ ਲੈਣ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca